



"ਪਰਿਵਾਰਕ ਸਮਰਥਨ ਅਤੇ ਹਮਾਇਤ ਪ੍ਰੋਗਰਾਮ ਪਰਿਵਾਰ ਦੇ ਮੈਂਬਰਾਂ ਨੂੰ ਇੱਕੋ ਜਿਹੇ ਤਜਰਬਿਆਂ ਦੀ ਸਾਂਝ ਕਰਨ ਦੁਆਰਾ ਸਿੱਖਣ ਅਤੇ ਇਕ-ਦੂਜੇ ਦੀ ਮਦਦ ਕਰਨ ਦੇ ਯੋਗ ਬਣਾਉਂਦਾ ਹੈ। ਪਰਿਵਾਰਕ ਸਮਰਥਨ ਸਮੂਹਾਂ ਦੁਆਰਾ, ਮੈਨੂੰ ਹੋਰਨਾਂ ਮਾਪਿਆਂ ਤੋਂ ਉਨ੍ਹਾਂ ਦੇ ਬੱਚਿਆਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੇ ਮੁੱਦਿਆਂ ਬਾਰੇ ਪਤਾ ਲੱਗਾ ਜਿਹੜੇ ਕਿ ਮੇਰੇ ਆਪਣੇ ਮੁੱਦਿਆਂ ਵਰਗੇ ਹਨ। ਪਰਿਵਾਰਾਂ ਦੇ ਵਿਚਕਾਰ ਸ਼ਕਤੀ ਹੁੰਦੀ ਹੈ ਕਿਉਂਕਿ ਅਸੀਂ ਸਾਂਝੇ ਤਜਰਬਿਆਂ ਰਾਹੀਂ ਇਕੱਠੇ ਹੁੰਦੇ ਹਾਂ।"

— ਚਿਗੁਆਸਾ ਬੀ (Chigusa B)

ਹਰੇਕ ਪਰਿਵਾਰ ਦੀਆਂ ਵਿਲੱਖਣ ਲੋੜਾਂ ਹੁੰਦੀਆਂ ਹਨ।
ਤੁਸੀਂ ਇਸ ਸਮੇਂ ਕਿਸੇ ਵੀ ਪੱਧਰ ਉੱਤੇ ਹੋਵੋ, ਅਸੀਂ ਤੁਹਾਡੇ
ਪਰਿਵਾਰ ਦੇ ਸਮਰਥਨ ਲਈ ਮੌਜੂਦ ਹਾਂ।

ਪਰਿਵਾਰਕ ਸਮਰਥਨ ਅਤੇ ਹਮਾਇਤ

ਵਿਕਾਸਾਤਮਕ ਵਿਕਲਾਂਗ ਸੰਘ (Developmental Disabilities Association) ਦਾ ਟੀਚਾ ਵਿਕਾਸਾਤਮਕ ਅਯੋਗਤਾਵਾਂ ਵਾਲੇ ਬੱਚਿਆਂ ਅਤੇ ਬਾਲਗਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ।



ਇਸ ਪ੍ਰੋਗਰਾਮ ਨੂੰ ਯੂਨਾਇਟਿਡ ਵੇਅ ਆਫ਼ ਦਾ ਲੋਅਰ ਮੇਨਲੈਂਡ (United Way of the Lower Mainland) ਅਤੇ ਵਿਕਾਸਾਤਮਕ ਵਿਕਲਾਂਗ ਸੰਘ ਨੂੰ ਉਦਾਰਚਿਤ ਦਾਨੀਆਂ ਤੋਂ ਪ੍ਰਾਪਤ ਹੋਣ ਵਾਲੇ ਫੰਡ ਨਾਲ ਚਲਾਇਆ ਜਾਂਦਾ ਹੈ।



Developmental
Disabilities Association

ਪਰਿਵਾਰਕ ਸਮਰਥਨ ਅਤੇ ਹਮਾਇਤ ਪ੍ਰੋਗਰਾਮ
ਯੂਨਿਟ 100-3851 ਸੈੱਲ ਰੋਡ, ਰਿਚਮੰਡ ਬੀਸੀ V6X 2W2
ਟੈਲੀਫੋਨ: 604 273 9778 ਫੈਕਸ: 604 273 9770

www.develop.bc.ca



ਕਿਰਪਾ ਕਰਕੇ ਰੀਸਾਇਕਲ ਕਰੋ।



Developmental
Disabilities Association

ਅਸੀਂ ਤੁਹਾਡੇ ਪਰਿਵਾਰ ਦਾ ਸਮਰਥਨ ਅਤੇ ਹਮਾਇਤ ਕਰਦੇ ਹਾਂ:

- ➔ ਮਹੱਤਵਪੂਰਨ ਤਬਦੀਲੀ ਦੀਆਂ ਗਤੀਵਿਧੀਆਂ (ਪ੍ਰੀ-ਸਕੂਲ ਤੋਂ ਸਕੂਲ, ਸਕੂਲ ਤੋਂ ਕੈਂਪ, ਅਤੇ ਘਰੇਲੂ ਰਿਹਾਇਸ਼ ਤੋਂ ਆਤਮਨਿਰਭਰ ਰਿਹਾਇਸ਼) ਨਾਲ ਨਜਿੱਠਣ ਲਈ ਸਮਰਥਨ ਅਤੇ ਜਾਣਕਾਰੀ ਪ੍ਰਦਾਨ ਕਰਨਾ
- ➔ ਵੱਖ-ਵੱਖ ਸਰਕਾਰੀ ਏਜੰਸੀਆਂ - ਮੰਤਰਾਲਿਆਂ, ਸਕੂਲ ਬੋਰਡਾਂ ਅਤੇ ਸਿਹਤ ਦੇਖਭਾਲ ਪ੍ਰਦਾਨਕਰਤਾਵਾਂ ਦੀਆਂ ਸੇਵਾਵਾਂ ਲਈ ਸਮਰਥਨ ਅਤੇ ਹਮਾਇਤ ਪ੍ਰਦਾਨ ਕਰਨਾ
- ➔ ਸਾਡੇ ਪਰਿਵਾਰਕ ਸਮਰਥਨ ਅਤੇ ਜਾਣਕਾਰੀ ਸਮੂਹਾਂ ਵਿੱਚ ਜਾਣਕਾਰੀ ਸਾਂਝੀ ਕਰਨ ਅਤੇ ਸਮਰਥਨ ਲਈ ਤੁਹਾਡੀ ਜਾਣ-ਪਛਾਣ ਤੁਹਾਡੇ ਵਰਗੇ ਪਰਿਵਾਰਾਂ ਅਤੇ/ਜਾਂ ਸਮੂਹਾਂ ਨਾਲ ਕਰਵਾਉਣਾ

- ➔ ਪਰਿਵਾਰਾਂ ਨੂੰ ਸਿੱਧਾ ਸੇਵਾ ਪ੍ਰਦਾਨਕਰਤਾਵਾਂ, ਪਰਿਵਾਰਕ ਨੈੱਟਵਰਕਾਂ, ਸਰਕਾਰੀ ਅਤੇ ਵਿਦਿਅਕ ਪ੍ਰੋਗਰਾਮਾਂ ਜਾਂ ਸਮਰਥਨ ਪ੍ਰਦਾਨ ਕਰਾਏ ਜਾ ਸਕਣ ਵਾਲੇ ਪ੍ਰਤੀਨਿਧਾਂ ਨਾਲ ਜੋੜਨਾ

- ➔ ਸਿਖਲਾਈ, ਜਾਣਕਾਰੀ ਸੈਸ਼ਨ, ਬੁਲਾਰੇ ਅਤੇ ਪਰਿਵਾਰਕ ਸਮਰਥਨ ਸਮੂਹਾਂ ਦਾ ਆਯੋਜਨ ਕਰਨਾ

- ➔ ਸਮਾਜਕ ਸੇਵਾਵਾਂ ਨਾਲ ਸੰਪਰਕ ਸਥਾਪਤ ਕਰਵਾਉਣਾ ਅਤੇ ਡੀਡੀਏ ਦੀ ਕਿਤਾਬਾਂ, ਲੇਖਾਂ ਅਤੇ ਵਿਡੀਓ ਦੀ ਲਾਇਬਰੇਰੀ ਲਈ ਪਹੁੰਚ ਪ੍ਰਦਾਨ ਕਰਵਾਉਣਾ




ਅਸੀਂ ਜਾਣਦੇ ਹਾਂ ਕਿ ਪਰਿਵਾਰ ਦੀਆਂ ਵਿਲੱਖਣ ਲੋੜਾਂ ਹੁੰਦੀਆਂ ਹਨ

ਪਰਿਵਾਰਕ ਸਮਰਥਨ ਅਤੇ ਹਮਾਇਤ ਪ੍ਰੋਗਰਾਮ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸਮਰਥਨ ਲਈ ਅਨੁਕੂਲਿਤ, ਵਿਅਕਤੀਗਤ ਸੇਵਾਵਾਂ ਪ੍ਰਦਾਨ ਕਰਦਾ ਹੈ:



“ ਪਰਿਵਾਰਕ ਸਮਰਥਨ ਅਤੇ ਹਮਾਇਤ ਪ੍ਰੋਗਰਾਮ ਬਹੁਤ ਸੰਵੇਦਨਸ਼ੀਲ ਸਮਿਆਂ ਅਤੇ ਸਾਡੇ ਸਭ ਤੋਂ ਵੱਧ ਚੁਣੌਤੀ ਭਰੇ ਪਲਾਂ ਵਿੱਚ ਸੇਧ ਪ੍ਰਦਾਨ ਕਰਦਾ ਹੈ। ਹਮਾਇਤ ਪ੍ਰੋਗਰਾਮ ਦਾ ਸਹਾਰਾ ਸਾਡੇ ਪਰਿਵਾਰ ਨੂੰ ਸਾਡੇ ਬੱਚੇ ਨਾਲ ਚੰਗਾ ਸਮਾਂ ਮਾਣਨ ਲਈ ਪਲ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਉਨ੍ਹਾਂ ਲਈ ਸਭ ਤੋਂ ਵਧੀਆ ਸੰਭਾਲ ਪ੍ਰਦਾਨ ਕਰਨ ਕੇ ਕਾਬਲ ਬਣਾਉਂਦਾ ਹੈ। ਮੈਂ ਇਸ ਪ੍ਰੋਗਰਾਮ ਦੀ ਵੱਧ ਤੋਂ ਵੱਧ ਸਿਫਾਰਿਸ਼ ਕਰਦਾ/ਕਰਦੀ ਹਾਂ। ”



- ਏਂਜਲਾ ਐੱਸ. (Angela S.)

ਸਮਰਥਨ ਦੀ ਲੋੜ?

ਸਾਡੇ ਪਰਿਵਾਰਕ ਸਮਰਥਨ ਪ੍ਰੋਗਰਾਮ ਨੂੰ ਇੱਥੇ ਕਾਲ ਕਰੋ **604 273 9778** ਜੇਕਰ ਤੁਹਾਡੇ ਕੋਲ ਕੋਈ ਸਵਾਲ ਹਨ ਜਾਂ ਤੁਸੀਂ ਸਾਡੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ। ਆਪਣੇ ਪਰਿਵਾਰ ਲਈ ਸਭ ਤੋਂ ਵਧੀਆ ਫੈਸਲੇ ਲੈਣ ਵਿੱਚ ਸਹਾਇਤਾ ਲਈ ਸਾਡੀ ਟੀਮ ਤੁਹਾਨੂੰ ਜਾਣਕਾਰੀ ਪ੍ਰਦਾਨ ਕਰੇਗੀ।

ਵਧੇਰੀ ਜਾਣਕਾਰੀ ਲਈ, ਇੱਥੇ ਜਾਓ

www.develop.bc.ca